

# ਪ੍ਰਮਿੰਦਰਜੀਤ ਦਾ ਕਾਵਿ ਸੰਗ੍ਰਹੀ 'ਮੇਰੀ ਮਾਰਫਤ' ਪੜ੍ਹਦੇ ਹੋਏ

ਉਸ ਮਹੀਨੇ ਪਹਿਲਾਂ ਪੰਜਾਬ ਦਾ ਇੱਨਾ ਮੰਡੀਆਂ ਵਿਚੁ ਭੁਲਿਆ। ਹੁਣ ਆਲੂ ਰੁਲੂ ਰਿਹਾ ਹੈ ਅਤੇ ਆਉਣ ਵਾਲੀ ਬਣਕ ਈ ਬਾਲੂ ਰੁਲੂ ਦਾ ਵੀ ਭਰ ਹੈ। ਛਾਲਾਂ ਦੀ ਇਹ ਬੇਕਦਰੀ ਭਿਕਰ ਵਾਲੀ ਗੱਲ ਹੈ ਪਰ ਇਕ ਹੈਰ ਵੀ ਭਿਕਰ ਵਾਲੀ ਗੱਲ ਹੈ, ਜਿਸ ਵੈਲ ਹਾਲੀ ਮਾਹਿਰਾਂ ਦਾ ਧਿਆਨ ਨਹੀਂ ਜਾ ਰਿਹਾ, ਉਹ ਹੈ ਕਿ ਪੰਜਾਬ ਦੀ ਸੰਵੇਦਨਸ਼ੀਲਤਾ ਵੀ ਹੁਣ ਸ਼ਕੌਖਮ ਰੁਲੂ ਰਹੀ ਹੈ। ਅੰਜ ਦੀ ਵਿਚਾਰ-ਚਰਚਾ ਵਿਚ ਮੈਂ ਇਹ ਗੱਲ ਢੋਹ ਰਿਹਾ ਹਾਂ ਕਿ ਉਸੀ ਤੌਰ 'ਤੇ ਸੰਵੇਦਨਸ਼ੀਲਤਾ ਦੀ ਲੋੜ ਹੈ, ਉਸੇ ਤਰ੍ਹਾਂ ਹੁਣ ਦੀ ਮੁਖਾਂ ਲਈ ਸੁਖ ਕਲਾਵਾਂ, ਪਾਸ ਕਰਕੇ ਸਾਹਿਤ ਨਾਲ ਚੁਡਦੀਆਂ ਕਲਾਵਾਂ ਦੀ ਵੀ ਲੋੜ ਹੈ। ਪੰਜਾਬੀ ਸਾਹਿਤ ਸਮਾਜ ਵਿਚ ਬੇਕਦਰਿਆਂ ਵਾਂਗੁ ਰੁਲੂ ਰਿਹਾ ਹੈ। ਢੰਡੀਗੜ੍ਹ ਵਿਚ ਅੱਜ-ਕੰਨ੍ਹੁ ਪੰਜਾਬ ਪੂਰੀਵਰਸ਼ਿਟੀ ਵਿਚ ਸਦੀ ਦੇ ਪੰਜਾਬੀ ਸਾਹਿਤ 'ਤੇ ਵਿਚਾਰ-ਵਾਟਾਂਦਰਾ ਹੋ ਰਿਹਾ ਹੈ। ਇਸ ਵਿਚਾਰ-ਵਾਟਾਂਦਰੇ ਵਿਚ ਇਕ ਸੰਸਨ ਹੋਣਾ ਚਾਹੀਦਾ ਸੀ ਕਿ ਪੰਜਾਬੀ ਸਾਹਿਤ ਲੋੜਾਂ ਤੋਂ ਕਿਉਂ ਨਿੱਖੜ ਰਿਹਾ ਹੈ? ਇਹ ਗੱਲ ਪੰਜਾਬੀ ਕਵਿਤਾ 'ਤੇ ਹੋਰ ਵੀ ਜਿੱਦਤ ਨਾਲ ਲਾਗੂ ਹੁੰਦੀ ਹੈ।

ਅਮ ਕਿਹਾ ਜਾਂਦਾ ਹੈ ਕਿ ਪੰਜਾਬੀ ਕਵਿਤਾ ਖੁੱਲ੍ਹੀ ਕਵਿਤਾ ਦੇ ਨਾਂ 'ਤੇ ਸਿਰਫ ਸ਼ਬਦ ਰਚਨਾ ਹੀ ਰਹਿ ਗਈ ਹੈ, ਇਸ ਕਰਕੇ ਇਹ ਲੋੜਾਂ ਤੋਂ ਦੂਰ ਹੋ ਗਈ ਹੈ। ਇਸ ਕਥਨ ਦੀ ਛੁੱਧਿਆਈ ਨਾਲ ਘੋੜ ਜ਼ਰੂਰੀ ਹੈ। ਸ਼ਬਦ ਰਚਨਾ ਆਪਣੇ-ਆਪ ਵਿਚ ਇਕ ਸੂਖਮ ਕਲਾ ਹੀ ਹੈ, ਮੈਂ ਇਸ ਸਿਲਸਿਲੇ ਵਿਚ ਪ੍ਰਮਿੰਦਰਜੀਤ ਦੇ ਕਾਵਿ ਸੰਗ੍ਰਹੀ ਮੇਰੀ ਮਾਰਫਤ ਦੀ ਗੱਲ ਕਰ ਰਿਹਾ ਹਾਂ। ਇਹ ਕਾਵਿ ਸੰਗ੍ਰਹੀ ਪ੍ਰਿੱਡੇ ਜਿਹੇ ਹੀ ਪ੍ਰਕਾਸ਼ਤ ਹੋਇਆ ਹੈ। ਇਸ ਵਿਚ ਪ੍ਰਮਿੰਦਰਜੀਤ ਦੀਆਂ ਕੋਈ ਚਾਲੀ ਦੇ ਕਰੀਬ ਛੋਟੀਆਂ ਤੋਂ ਵੱਡੀਆਂ ਨਜ਼ਮਾਂ ਸ਼ਾਮਿਲ ਹਨ। ਪ੍ਰਮਿੰਦਰਜੀਤ ਦੇ ਬਾਰੇ ਸਹਿਜੇ ਹੀ ਕਿਹਾ ਜਾ ਸਕਦਾ ਹੈ ਕਿ ਉਹ ਕਵਿਤਾ ਦੇ ਸੂਖਨ ਦਾ ਇਕ ਸੰਜੀਦਾ ਹਸਤਾਖਰ ਹੈ। ਪਹਿਲਾਂ ਲੋਅ 'ਤੇ ਹੁਣ 'ਅੱਖਰ' ਦਾ ਸੰਪਾਦਕ ਹੋਣ ਕਰਕੇ ਕਵਿਤਾ ਦੀ ਪਹਿਚਾਣ ਦੇ ਉਹਦੇ ਆਪਣੇ ਮਾਪਦੰਡ ਹਨ। ਉਸ ਅਨੁਸਾਰ ਸ਼ਬਦ ਰਚਨਾ ਦੇ ਨਾਲ-ਨਾਲ ਕਵਿਤਾ ਸੂਖਮ, ਜਜ਼ਬਿਆਂ ਦਾ ਵੀ ਪ੍ਰਗਟਾਵਾ ਹੈ। ਮੇਰੀ ਮਾਰਫਤ ਦੇ ਮੁੱਢਲੇ ਸ਼ਬਦਾਂ ਵਿਚ ਪ੍ਰਮਿੰਦਰਜੀਤ ਲਿਖਦਾ ਹੈ:

"ਮੇਰੇ ਦੇਸਤਾਂ ਵਾਂਗ ਤੁਸੀਂ ਵੀ ਮੈਨੂੰ ਨਵੀਂ ਕਾਵਿ ਕਿਤਾਬ ਛਪਵਾਉਣ ਵਿਚ ਹੋਈ ਦੇਰੀ ਦਾ ਕਾਰਨ ਜ਼ਰੂਰ ਪੁੱਛੋਗੇ। ਕੀ ਮੈਂ ਏਨੇ ਵਰ੍ਹੇ ਖਮੋਸ ਰਿਹਾ ? ਕੀ ਮੇਰੇ ਅੰਦਰ ਵਹਿੰਦੇ ਕਾਵਿਕ ਸਰੋਤ ਸੁੱਕ ਗਏ ਸਨ ? ਕੀ ਕਵਿਤਾ ਮੇਰੇ ਤੋਂ ਦੂਰ ਚਲੀ ਗਈ ਸੀ ? ਦੇਸਤੇ, ਅਜਿਹਾ ਕੁੱਝ ਵੀ ਨਹੀਂ ਹੋਇਆ। ਕਵਿਤਾ ਏਨੇ ਵਰ੍ਹੇ ਲਗਾਤਾਰ ਮੇਰੇ ਕੋਲ-ਕੋਲ ਰਹੀ ਹੈ। ਇਸ ਦੇਰਾਨ ਕੀ ਕੁੱਝ ਨਹੀਂ ਵਹਿੰਦਾ। ਬੰਦੇ 'ਚੋ ਬੰਦੇ ਦਾ ਜਿਵੇਂ ਮੁੱਲ ਹੀ ਬਦਲ ਗਿਆ ਸੀ। ਆਪਣੀਆਂ ਜੜਾਂ ਦੀ ਤਲਾਸ ਵਿਚ ਹਨੇਰੀਆਂ ਗਾਰਾਂ ਵਿਚ ਉਤਰਨਾ ਪਿਆ ਆਪਣੀ ਪਹਿਚਾਣ ਲੱਭਣ ਲਈ ਲਹੂ ਦੀ ਨਦੀ ਤਰੀਕੀ ਪਈ। ਮੈਂ ਵੀ ਆਪਣੇ ਸਮਕਾਲੀਆਂ ਵਾਂਗ ਹੱਸਾਸ ਸਾਂ। ਬੀਤੀਆਂ ਅਮਾਨਵੀ ਸਥਿਤੀਆਂ ਤੋਂ ਅਟਬਿੱਜ ਕਿਵੇਂ ਰਹਿ ਸਕਦਾ ਸਾਂ ? ਇਕ ਸਮੂਹਕ ਵਿਰਲਾਪ ਸਾਡੇ ਸਭ ਦੇ ਅੰਗਸੰਗ ਰਿਹਾ ਹੈ। ਇਨ੍ਹਾਂ ਦੇਰਾਂ ਵਿਚ ਵੀ ਲਿਖਦਾ ਰਿਹਾ ਹਾਂ। ਕਵਿਤਾ ਹੀ ਇਨ੍ਹਾਂ ਦਿੱਨੀਂ ਮੇਰੇ ਆਪੇ ਦੀ ਪਹਿਚਾਣ ਬਣੀ ਰਹੀ ਹੈ। ਕਵਿਤਾ ਹੀ ਮੇਰੇ ਲਈ ਜ਼ਿੰਦਗੀ ਦੇ ਸਿਰਨਾਵੇਂ ਤਲਾਸ਼ ਕਰਦੀ ਹੈ।"

ਉਤੇਲੀਆਂ ਸਤਰਾਂ ਲਿਖਣ ਦਾ ਇਹੀ ਮੰਤਵ ਹੈ ਕਿ ਇਹ ਯਕੀਨ ਨਾਲ ਕਿਹਾ ਜਾ ਸਕੇ ਕਿ ਕਵਿਤਾ ਸਾਡੇ ਬੜੇ ਹੀ ਸੂਖਮ ਜਜ਼ਬਿਆਂ ਦਾ ਪ੍ਰਗਟਾਵਾ ਹੈ। ਇਹ ਕਿਲਕਾਰੀ ਵੀ ਹੈ ਅਤੇ ਵਿਰਲਾਪ ਵੀ ਹੈ। ਇਹ ਕਿਸੇ ਵੀ ਸਮਾਜ ਦੀ ਬਦਕਿਸਮਤੀ ਕਹੀ ਜਾ ਸਕਦੀ ਹੈ ਕਿ ਕਵਿਤਾ ਦੇ ਵੱਡੇ 'ਤੇ ਬੇਗਾਨਗੀ ਦੀ ਭੁਗਤ ਲੱਗ ਜਾਏ। ਕਵਿਤਾ ਤੇ ਆਪਣੇ ਸੂਖਮ ਸੁਨੋਹੇ ਨਾਲ ਹਾਜ਼ਰ ਹੈ। ਪ੍ਰਮਿੰਦਰਜੀਤ ਦੀਆਂ ਨਜ਼ਮਾਂ ਇਸਦੀ ਗਵਾਹੀ ਹਨ। ਇਹ ਸੂਖਤਮ ਪਲਾਂ ਵਿਚ ਮਾਟੀਆਂ ਜਾ ਸਕਦੀਆਂ ਹਨ।

ਸੱਚ ਸੱਗੋਂ ਇਹ ਹੈ ਕਿ ਖਪਤ ਕਲਚਰ ਦੇ ਹਾਵੀ

ਹੋਣ ਕਰਕੇ ਸੂਖਮ ਪਹਾਂ ਵੀ ਘਾਵ ਹੈ ਜਾਣੀ ਹੈ। ਉਹ ਸਾਂ ਕੀਵੀ ਗੁਹਾ ਦੂਰ ਦਾ ਹੈਰੀ ਜਾਂ 'ਮਾਹਿਤ ਲਹਿਰਾ' ਅਤੇ 'ਗਾਵੇ ਪੱਤਰ' ਦੀ ਪਕਾਸ਼ਨ ਪੰਜਾਬੀ ਸਾਮਾਜ ਦੀ ਇਹ ਪ੍ਰਸ਼ਾਸਨ ਸੀ। ਹੁਣ ਦੇ ਕਥੀ ਉਸ ਤੋਂ ਗੁਹਾ ਉੱਚੀ ਕਵਿਤਾ ਰਿਖ ਹੋ ਰਹਾ ਹੈ। ਸੋਗਾਨਗੀ ਇਸ ਕਰਕੇ ਜਾਂ ਕਿ ਉਹ ਗੋਖੀ ਕਵਿਤਾ ਰਿਖ ਹੋ ਰਹਾ ਹੈ। ਸਾਡੀ ਵਾਹਨ ਇਹ ਹੈ ਕਿ ਸਮਾਜ ਦੀ ਸੰਵੇਦਨਸ਼ੀਲਤਾ ਉੱਤੇ ਸ਼ਾਹੀਆਂ ਨਿਸ਼ਾਨ ਲਗ ਗਿਆ ਹੈ। ਸਾਡੀ ਸੰਵੇਦਨਸ਼ੀਲਤਾ ਮਡਹੇ ਵਿਚ ਹੈ, ਇਹਦੇ ਗਾਰੇ ਭਿਕਰ ਜ਼ਰੂਰੀ ਹੈ। ਕਵਿਤਾ ਸਿਰਫ਼ ਸ਼ਬਦ ਰਚਨਾ ਨਹੀਂ, ਸਾਡੀ ਇਹ ਜ਼ਿੰਦਗੀ ਦੀ ਸੁਫ਼ਾਤਾ ਹੈ। ਪ੍ਰਮਿੰਦਰਜੀਤ ਦੀ ਹੀ ਇਕ ਨਜ਼ਮ ਏਥੇ ਪੇਸ਼ ਕਰਕੇ, ਮੈਂ ਇਸ ਨੁਕਤੇ 'ਤੇ ਹੀ ਜੀਰ ਦੇਣਾ ਚਾਹੁੰਦਾ ਹਾਂ ਕਿ ਪੰਜਾਬ ਦੀ ਆਹਥਕਤਾ ਦੇ ਇਲਾਵਾ ਸਾਂਨ੍ਹ ਪੰਜਾਬ ਦੀ ਸੰਵੇਦਨਸ਼ੀਲਤਾ ਬਾਰੇ ਵੀ ਭਿਕਰਮੰਦ ਹੋਣਾ ਚਾਹੀਦਾ ਹੈ। ਵਿਦਵਾਨਾਂ ਦੀ

ਮਹਿਡਲ ਵਿਚ ਇਸ ਪੱਖ 'ਤੇ ਛੁੱਪੀ ਵਿਚਾਰ ਚਰਚਾ ਲੋੜੀਦੀ ਹੈ। ਕਵਿਤਾ ਦਾ ਗਿਲਾ ਹੈ :

ਨਾ ਤਾਂ ਆਸੀਂ ਚੁਗਈਆਂ ਮਹਿਕਾਂ  
ਨਾ ਚਾਨਣ ਗੱਪਲਾਏ  
ਪਤਾ ਨਹੀਂ ਛਿੱਡ ਉਮਰੋਂ ਲੰਮੇ  
ਕਿਉਂ ਬਨਵਾਸ ਹੰਦਾਏ

ਜੇ ਤਾਂ ਬੋਲ ਅਸਾਡੇ ਬੁਠੇ  
ਤਾਂ ਜੁਠੇ ਭਨ ਕਹੀਏ  
ਪਰ ਦੇ ਮਨ ਦੀ ਸੁੱਚਤਾ ਤੱਕੀਏ  
ਸਦਾ ਸੁਲਗਦੇ ਰਹੀਏ

ਸਾਡੀ ਤਾਂ ਪਰਵਾਜ ਲਿਖੀ ਏ  
ਇਕ ਅੰਬਰ ਦੇ ਲੇਖੇ  
ਆਸਾਂ ਆਪਣੀ ਤੇਹ ਦੇ ਪੰਛੀ  
ਲੂੰ ਲੂੰ ਪ੍ਰਖਦੇ ਵੇਖੇ

ਤਨ, ਦਹਿਲੀਜਾਂ, ਮਨ ਪਰਛਾਵੇ  
ਜਗਣ, ਮਾਸ ਦੇ ਦੀਵੇ  
ਪਰ ਸਾਰਾ ਮਨ ਕੰਪਾ ਲੋੜੇ  
ਆਪਣੇ ਹਨੇਰੇ ਪੀਵੇ

ਤੇਰੇ ਅੰਬਰਾਂ ਸਾਇਦ ਸਾਡਾ  
ਤਾਗਾ ਚੇਗ ਚੁਗੀਦਾ  
ਸਾਡੀ ਮਿੱਟੀ ਨੂੰ ਪਰ ਤੇਰਾ  
ਛੋਲ ਨਾ ਕਦੀ ਸੁਣੀਦਾ

ਕਦੇ ਕਦਾਈਂ ਬੰਜਰ ਵੀ ਤਾਂ  
ਬਾਤ ਪਾਉਣ ਹਰਿਆਲੀ  
ਸਾਡੀ ਤਾਂ ਹਰਿਆਲੀ ਉੱਤੇ  
ਬੰਜਰਾਂ ਦੀ ਰਖਵਾਲੀ

ਇਹ ਵਿਰਲਾਪ ਕਿਸੇ ਨਾ ਸੁਨਣਾ  
ਨਾ ਦੇਣਾ ਪਰਵਾਸਾ  
ਕੋਈ ਨਾ ਦੇਵੇ ਅਗਨ ਬਿਗਨ ਨੂੰ  
ਛਾਵਾਂ ਦਾ ਭਰਵਾਸਾ

ਮੈਂ ਇਕ ਵਾਰੀ ਫੇਰ ਜੋ ਦੇ ਕੇ ਕਹਿਣਾ ਚਾਹੁੰਦਾ  
ਹਾਂ ਕਿ ਪੰਜਾਬ ਦੇ ਸਮੁੱਚੇ ਸਮਾਜ ਨੂੰ ਸੰਵੇਦਨਸ਼ੀਲਤਾ  
ਦੀ ਬਹੁਤ ਸਖਤ ਲੋੜ ਹੈ। ਸੂਖਮ ਕਲਾਵਾਂ ਦੀ ਲੋੜ  
ਹੈ। ਵਿਦਵਾਨਾਂ ਦੀ ਮਹਿਡਲ ਦਾ ਇਹ ਭਿਕਰ ਵੀ ਹੋਣਾ  
ਚਾਹੀਦਾ ਹੈ ਅਤੇ ਲੋੜੀਂਦਾ ਸੰਘਰਸ ਵੀ ਏਜ਼ੰਡੇ 'ਤੇ  
ਆਉਣਾ ਚਾਹੀਦਾ ਹੈ।

\*\*\*